



ਆਮਦਨ ਦੇ ਨੁਕਸਾਨ ਸੰਬੰਧੀ ਸਹਾਇਤਾ

ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 2

ਸੰਖੇਪ ਜਾਣਕਾਰੀ

ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਕੈਲੰਡਰ ਵਰ੍ਹੇ 2020 ਅਤੇ 2021 ਵਿੱਚ ਯੋਗ ਕੁਦਰਤੀ ਆਪਦਾ ਦੀ ਘਟਨਾ ਕਾਰਨ ਫਸਲਾਂ, ਚੁੱਖਾਂ, ਝਾੜੀਆਂ ਅਤੇ ਵੇਲਾਂ ਦੇ ਨੁਕਸਾਨ ਨੂੰ ਕਵਰ ਕਰਦਾ ਹੈ।

ਪ੍ਰਭਾਵਿਤ ਉਤਪਾਦਕਾਂ ਲਈ, FSA ਹੇਠਾਂ ਦਿੱਤੀ ਦੇ-ਪੜਾਵੀ ਪ੍ਰਕਿਰਿਆ ਦੁਆਰਾ ਹੋਰ ਫਸਲਾਂ, ਉੱਚ ਮੁੱਲ ਅਤੇ ਵਿਸ਼ੇਸ਼ ਫਸਲ ਉਤਪਾਦਕਾਂ ਨੂੰ ਸੰਕਟਕਾਲੀਨ ਰਾਹਤ ਪ੍ਰਦਾਨ ਕਰ ਰਿਹਾ ਹੈ:

- ਪੜਾਅ 1 ਨੇ ਸ਼ੁਰੂਆਤੀ ਭੁਗਤਾਨਾਂ ਦੀ ਗਣਨਾ ਕਰਨ ਦੇ ਆਧਾਰ ਵਜੋਂ ਮੌਜੂਦਾ **ਫੈਡਰਲ ਫਸਲ ਬੀਮਾ ਜਾਂ ਗੈਰ-ਬੀਮਿਤ ਫਸਲੀ ਆਪਦਾ ਸਹਾਇਤਾ ਪ੍ਰੋਗਰਾਮ (NAP)** ਡੇਟਾ ਦਾ ਫਾਇਦਾ ਲਿਆ।
- ਪੜਾਅ 2 ਦਾ ਇਰਾਦਾ ਵਾਧੂ ਸਹਾਇਤਾ ਅੰਤਰਾਲਾਂ ਨੂੰ ਭਰਨਾ ਅਤੇ ਯੋਗ ਉਤਪਾਦਕਾਂ ਨੂੰ ਕਵਰ ਕਰਨਾ ਹੈ ਜਿਨ੍ਹਾਂ ਨੇ ਮੌਜੂਦਾ ਜੇਖਮ ਪ੍ਰਬੰਧਨ ਪ੍ਰੋਗਰਾਮਾਂ ਵਿੱਚ ਹਿੱਸਾ ਨਹੀਂ ਲਿਆ ਸੀ।

ਇਹ ਦੋ-ਪੜਾਅ ਵਾਲੀ ਪਹੁੰਚ USDA ਨੂੰ ਉਤਪਾਦਕਾਂ 'ਤੇ ਬੋਝ ਨੂੰ ਘਟਾਉਣ ਲਈ ਅਰਜ਼ੀ ਪ੍ਰਕਿਰਿਆ ਨੂੰ ਸ਼ੁਰੂ ਬਣਾਉਣ ਲਈ ਸਮਰੱਥ ਬਣਾਉਂਦੀ ਹੈ, ਘੱਟ ਸੇਵਾ ਪ੍ਰਾਪਤ ਕਰਨ ਵਾਲੇ ਉਨ੍ਹਾਂ ਉਤਪਾਦਕਾਂ ਨੂੰ ਕਿਰਿਆਸ਼ੀਲ ਤੌਰ 'ਤੇ ਸ਼ਾਮਲ ਕਰਦੀ ਹੈ ਜੋ ਪਿਛਲੇ ਰਾਹਤ ਯਤਨਾਂ ਤੋਂ ਬਾਹਰ ਰਹਿ ਗਏ ਸਨ ਅਤੇ ਮੌਜੂਦਾ ਜੇਖਮ ਪ੍ਰਬੰਧਨ ਸਾਧਨਾਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੀ ਹੈ ਜੋ ਉਤਪਾਦਕਾਂ ਨੂੰ ਭਵਿੱਖ ਦੀਆਂ ਤੀਬਰ ਮੌਸਮ ਵਾਲੀਆਂ ਘਟਨਾਵਾਂ ਨੂੰ ਸੰਭਾਲਣ ਵਿੱਚ ਮਦਦ ਕਰ ਸਕਦੇ ਹਨ।

ਯੋਗਤਾ - ਪੜਾਅ 2

ਪੜਾਅ 2 ਇੱਕ ਟੈਕਸ ਵਰਗੇ ਤੇ ਅਧਾਰਤ ਪ੍ਰਮਾਣੀਕਰਣ ਪ੍ਰੋਗਰਾਮ ਹੈ ਜੋ ਉਨ੍ਹਾਂ ਉਤਪਾਦਕਾਂ ਲਈ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ, ਪੂਰੇ ਜਾਂ ਅੰਸ਼ਕ ਰੂਪ ਵਿੱਚ, 2020 ਜਾਂ 2021 ਕੈਲੰਡਰ ਵਰ੍ਹੇ ਵਿੱਚ ਵਾਪਰੀ ਕਿਸੇ ਯੋਗ ਆਪਦਾ ਘਟਨਾ ਦੇ ਕਾਰਨ, ਯੋਗ ਫਸਲਾਂ (ਚਰਾਉਣ ਲਈ ਤਿਆਰ ਕੀਤੀਆਂ ਫਸਲਾਂ ਨੂੰ ਛੱਡ ਕੇ) ਦੇ ਨੁਕਸਾਨ ਨਾਲ ਸੰਬੰਧਿਤ ਲੋੜੀਂਦੇ ਖਰਚਿਆਂ ਕਾਰਨ ਆਮਦਨ ਵਿੱਚ ਘਾਟਾ ਹੋਇਆ ਹੈ। ਇੱਕ ਅਮਰੀਕੀ ਨਾਗਰਿਕ, ਸਥਾਨਕ ਵਿਦੇਸ਼ੀ ਹੋਣਾ ਲਾਜ਼ਮੀ ਹੈ, ਜਿਸਦਾ ਮਤਲਬ ਹੈ "ਕਾਨੂੰਨੀ ਵਿਦੇਸ਼ੀ ਵਿਅਕਤੀ", ਇੱਕ ਸਾਂਝੇਦਾਰੀ ਜਿਸ ਵਿੱਚ ਸਿਰਫ਼ ਅਮਰੀਕੀ ਨਾਗਰਿਕਾਂ ਜਾਂ ਸਥਾਨਕ ਵਿਦੇਸ਼ੀ, ਇੱਕ ਕਾਰਪੋਰੇਸ਼ਨ, ਸੀਮਿਤ ਦੇਣਦਾਰੀ ਕੰਪਨੀ, ਜਾਂ ਰਾਜ ਦੇ ਕਾਨੂੰਨ ਦੇ ਅਧੀਨ ਸੰਗਠਿਤ ਹੋਰ ਸੰਗਠਨਾਤਮਕ ਢਾਂਚੇ ਸ਼ਾਮਲ ਹਨ, ਜਿਸ ਵਿੱਚ ਸਿਰਫ਼ ਅਮਰੀਕੀ ਨਾਗਰਿਕ ਜਾਂ ਸਥਾਨਕ ਵਿਦੇਸ਼ੀ, ਇੰਡੀਅਨ ਸੈਲਫ-ਡਿਟਰਮੀਨੇਸ਼ਨ ਐਂਡ ਏਜੂਕੇਸ਼ਨ ਅਸਿਸਟੈਂਸ ਐਕਟ (25 USC 5304) ਦੀ ਧਾਰਾ 4(b) ਦੇ ਅਨੁਸਾਰ, ਇੰਡੀਅਨ ਕਬੀਲਾ ਜਾਂ ਕਬੀਲਾ ਸੰਗਠਨ ਸ਼ਾਮਲ ਹਨ।

ਯੋਗ ਕੁਦਰਤੀ ਆਪਦਾ ਘਟਨਾਵਾਂ ਵਿੱਚ ਸ਼ਾਮਲ ਹਨ ਜੰਗਲੀ ਅੱਗ, ਤੂਫਾਨ, ਹੜ੍ਹ, ਡੇਰੇਚੇ, ਬਹੁਤ ਜ਼ਿਆਦਾ ਗਰਮੀ, ਸਰਦੀਆਂ ਦੇ ਤੂਫਾਨ, ਫ਼ੀਜ਼ (ਇੱਕ ਧਰੁਵੀ ਵੈਰਟੈਕਸ ਸਮੇਤ), ਧੂੰਏਂ ਨਾਲ ਸੰਪਰਕ, ਬਹੁਤ ਜ਼ਿਆਦਾ ਨਮੀ, ਯੋਗ ਸੇਕਾ, ਅਤੇ ਸੰਬੰਧਿਤ ਸਥਿਤੀਆਂ।

ERP ਯੋਗਤਾ ਲਈ, "ਸੰਬੰਧਿਤ ਸਥਿਤੀਆਂ" ਹਾਨੀਕਾਰਕ ਮੌਸਮ ਅਤੇ ਪ੍ਰਤੀਕੂਲ ਕੁਦਰਤੀ ਘਟਨਾਵਾਂ ਹਨ ਜੋ ਕਿ ਇੱਕ ਨਿਸ਼ਚਿਤ ਯੋਗ ਆਪਦਾ ਦੀ ਘਟਨਾ ਦੇ ਸਿੱਧੇ ਨਤੀਜੇ ਵਜੋਂ ਅਤੇ ਉਸੇ-ਸਮੇਂ ਵਾਪਰੀਆਂ ਹਨ।



ਉਨ੍ਹਾਂ ਵਿੱਚ ਸ਼ਾਮਲ ਹਨ:

- ਬਹੁਤ ਜ਼ਿਆਦਾ ਹਵਾ ਜੋ ਡੇਰੇਚੇ ਦੇ ਸਿੱਧੇ ਨਤੀਜੇ ਵਜੋਂ ਆਈ ਹੈ;
- ਗਾਰ ਅਤੇ ਮਲਬਾ ਜੋ ਹੜ੍ਹਾਂ ਦੇ ਸਿੱਧੇ ਨਤੀਜੇ ਵਜੋਂ ਆਇਆ ਹੈ;
- ਬਹੁਤ ਜ਼ਿਆਦਾ ਹਵਾ, ਅਚਾਨਕ ਤੂਫਾਨ, ਬਵੰਡਰ, ਗਰਮ ਖੰਡੀ ਤੂਫਾਨ, ਅਤੇ ਗਰਮ ਖੰਡੀ ਡਿਪਰੈਸ਼ਨ ਜੋ ਤੂਫਾਨ ਦੇ ਸਿੱਧੇ ਨਤੀਜੇ ਵਜੋਂ ਆਏ ਹਨ; ਅਤੇ
- ਬਹੁਤ ਜ਼ਿਆਦਾ ਹਵਾ ਅਤੇ ਬਰਫੀਲੇ ਤੂਫਾਨ ਜੋ ਸਰਦੀਆਂ ਦੇ ਤੂਫਾਨ ਦੇ ਸਿੱਧੇ ਨਤੀਜੇ ਵਜੋਂ ਆਏ ਹਨ।

ਸੋਕੇ ਲਈ, ERP ਸਹਾਇਤਾ ਉਪਲਬਧ ਹੈ ਜੇਕਰ ਕਾਉਂਟੀ ਦੇ ਅੰਦਰ ਕੋਈ ਵੀ ਖੇਤਰ ਜਿਸ ਵਿੱਚ ਨੁਕਸਾਨ ਹੋਇਆ ਹੈ, ਨੂੰ ਯੂਐਸ ਡਰੋਟ ਮਾਨੀਟਰ ਦੁਆਰਾ ਸੋਕੇ ਦੀ ਤੀਬਰਤਾ ਦੇ ਰੂਪ ਵਿੱਚ ਦਰਜਾ ਦਿੱਤਾ ਗਿਆ ਹੈ:

- ਲਗਾਤਾਰ ਔਨ ਹਫ਼ਤਿਆਂ ਲਈ D2 (ਗੰਭੀਰ ਸੋਕਾ);
- D3 (ਬਹੁਤ ਜ਼ਿਆਦਾ ਸੋਕਾ) ਜਾਂ ਸੋਕੇ ਦੀ ਤੀਬਰਤਾ ਦਾ ਉੱਚ ਪੱਧਰ।

ERP ਲਈ ਯੋਗ 2020 ਅਤੇ 2021 ਸੋਕਾ ਕਾਉਂਟੀਆਂ ਦੀਆਂ ਸੂਚੀਆਂ ਐਮਰਜੈਂਸੀ ਰਾਹਤ ਵੈੱਬਸਾਈਟ 'ਤੇ ਉਪਲਬਧ ਹਨ।

ਆਮ ਤੌਰ 'ਤੇ, ERP ਪੜਾਅ 2 ਲਈ ਭੁਗਤਾਨ ਚੁਣੇ ਹੋਏ ਪ੍ਰਤੀਨਿਧਕ ਬੈਂਚਮਾਰਕ ਸਾਲ(ਸਾਲਾਂ) ਅਤੇ ਆਪਦਾ ਵਰ੍ਹਾ(ਵਰ੍ਹਿਆਂ) ਵਿਚਕਾਰ ਮਨਜ਼ੂਰਸ਼ੁਦਾ ਕੁੱਲ ਆਮਦਨ ਵਿੱਚ ਅੰਤਰ 'ਤੇ ਆਧਾਰਿਤ ਹੁੰਦੇ ਹਨ।

ERP ਪੜਾਅ 2 ਪ੍ਰੋਗਰਾਮ ਦੀ ਵਰਤੋਂ ਕਰਦਾ ਹੈ:

- ਬੈਚਮਾਰਕ ਸਾਲ: 2018, 2019
- ਆਪਦਾ ਵਰ੍ਹਾ: 2020, 2021

ਅਰਜ਼ੀ ਲਈ ਜ਼ਰੂਰੀ ਮਹੱਤਵਪੂਰਨ ਜਾਣਕਾਰੀ

ਕੁਝ ਸਧਾਰਨ ਤਿਆਰੀ-ਕੰਮ ਅਰਜ਼ੀ ਪ੍ਰਕਿਰਿਆ ਵਿੱਚ ਸਹਾਇਤਾ ਕਰੇਗਾ, ਜਿਸ ਵਿੱਚ ਸਹਾਇਕ ਦਸਤਾਵੇਜ਼ਾਂ ਦਾ ਪਤਾ ਲਗਾਉਣਾ ਸ਼ਾਮਲ ਹੈ ਜੋ IRS ਅਨੁਸੂਚੀ F ਬਣਾਉਣ ਵਿੱਚ ਵਰਤੇ ਗਏ ਸਨ, ਨਾਲ ਹੀ ਚੁਣੇ ਗਏ ਬੈਚਮਾਰਕ ਅਤੇ ਆਪਦਾ ਵਰ੍ਹਿਆਂ ਲਈ FSA-1099G ਦੀ ਇੱਕ ਕਾਪੀ। ਇਸ ਤੋਂ ਇਲਾਵਾ, ਬਿਨੈਕਾਰਾਂ ਨੂੰ ਹੇਠ ਲਿਖੀਆਂ ਪਰਿਭਾਸ਼ਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ, ਅਤੇ FSA-521 'ਤੇ ਇਹਨਾਂ ਐਂਟਰੀਆਂ ਨੂੰ ਪ੍ਰਮਾਣਿਤ ਕਰਨਗੇ:

ਮਨਜ਼ੂਰਸ਼ੁਦਾ ਕੁੱਲ ਆਮਦਨ: FSA-521, ERP ਪੜਾਅ 2 ਅਰਜ਼ੀ 'ਤੇ ਸੂਚੀਬੱਧ ਚੁਣੇ ਗਏ ਬੈਚਮਾਰਕ ਅਤੇ ਆਪਦਾ ਵਰ੍ਹਾ(ਵਰ੍ਹਿਆਂ) ਲਈ ਇਸ ਤੱਥ ਸੀਟ ਦੇ ਪੰਨਿਆਂ 4-5 'ਤੇ ਪਾਈ ਗਈ ਸਾਰਣੀ ਦੀ ਵਰਤੋਂ ਕਰਕੇ ਨਿਰਧਾਰਤ ਕੀਤਾ ਜਾਂਦਾ ਹੈ

ਬੈਚਮਾਰਕ ਸਾਲ ਦੀ ਆਮਦਨ: ਬਿਹਤਰੀਨ ਤੌਰ 'ਤੇ ਚੁਣੇ ਹੋਏ ਆਪਦਾ ਵਰ੍ਹੇ ਨਾਲ ਸੰਬੰਧਿਤ, ਸੰਚਾਲਨ ਲਈ ਆਮਦਨ ਦੇ ਇੱਕ ਆਮ ਸਾਲ ਨੂੰ ਦਰਸਾਉਂਦਾ ਹੈ

ਸਮਾਯੋਜਿਤ ਕੀਤੀ ਬੈਚਮਾਰਕ ਸਾਲ ਦੀ ਆਮਦਨ: ਉਦੋਂ ਵਰਤੀ ਜਾਂਦੀ ਹੈ ਜਦੋਂ:

- 2018 ਜਾਂ 2019 ਵਿੱਚ ਉਤਪਾਦਕ ਦੀ ਕੋਈ ਆਮਦਨ ਨਹੀਂ ਸੀ
- ਉਤਪਾਦਕ ਕੋਲ 2018 ਜਾਂ 2019 ਵਿੱਚ ਪੂਰਾ ਬੈਚਮਾਰਕ ਆਮਦਨ ਵਰ੍ਹਾ ਨਹੀਂ ਸੀ
- 2018 ਜਾਂ 2019 ਬੈਚਮਾਰਕ ਸਾਲ ਦੀ ਆਮਦਨ ਭੌਤਿਕ ਵਿਸਤਾਰ ਜਾਂ ਆਪਦਾ ਵਰ੍ਹੇ ਲਈ ਸੰਚਾਲਨ ਸਮਰੱਥਾ ਵਿੱਚ ਕਮੀ ਦੇ ਕਾਰਨ ਪ੍ਰਤੀਨਿਧਕ ਨਹੀਂ ਸੀ

ਆਪਦਾ ਵਰ੍ਹੇ ਦੀ ਆਮਦਨ: ਉਸ ਸਾਲ(ਸਾਲਾਂ) ਤੋਂ ਅਸਲ ਆਮਦਨ ਜਦੋਂ ਉਤਪਾਦਕ ਨੂੰ ਇੱਕ ਯੋਗ ਨੁਕਸਾਨ ਦਾ ਸਾਹਮਣਾ ਕਰਨਾ ਪਿਆ।

ਪ੍ਰਤੀਨਿਧਕ ਟੈਕਸ ਸਾਲ: ਟੈਕਸ ਸਾਲ (2020, 2021 ਅਤੇ 2022), IRS ਅਨੁਸੂਚੀ F ਚੁਣੇ ਹੋਏ ਆਪਦਾ ਵਰ੍ਹੇ ਦੀ ਆਮਦਨ ਨਾਲ ਸੰਬੰਧਿਤ ਹੈ। ਉਤਪਾਦਕ ਪਛਾਣਦਾ ਹੈ:

- 2020 ਜਾਂ 2021 ਟੈਕਸ ਸਾਲ 2020 ਆਪਦਾ ਵਰ੍ਹੇ ਲਈ ਪ੍ਰਤੀਨਿਧਕ ਆਮਦਨ ਸਾਲ ਵਜੋਂ ਵਰਤਿਆ ਜਾਂਦਾ ਹੈ
- 2021 ਜਾਂ 2022 ਟੈਕਸ ਸਾਲ 2021 ਆਪਦਾ ਵਰ੍ਹੇ ਲਈ ਪ੍ਰਤੀਨਿਧਕ ਆਮਦਨ ਸਾਲ ਵਜੋਂ ਵਰਤਿਆ ਜਾਂਦਾ ਹੈ

ਦੋਵੇਂ ਆਪਦਾ ਵਰ੍ਹਿਆਂ ਵਿੱਚ ਯੋਗ ਆਮਦਨ ਨੁਕਸਾਨ ਵਾਲੇ ਉਤਪਾਦਕ:

- ਦੋਵੇਂ ਆਪਦਾ ਵਰ੍ਹੇ ਇੱਕੋ ਅਰਜ਼ੀ 'ਤੇ ਚੁਣੇ ਜਾਣਗੇ
- ਦੋਵੇਂ ਆਪਦਾ ਵਰ੍ਹਿਆਂ ਲਈ ਇੱਕੋ ਬੈਚਮਾਰਕ ਸਾਲ ਵਰਤਿਆ ਜਾ ਸਕਦਾ ਹੈ
- ਭਾਗੀਦਾਰ ਇੱਕ ਤੋਂ ਵੱਧ ਆਪਦਾ ਵਰ੍ਹੇ ਲਈ ਇੱਕੋ ਪ੍ਰਤੀਨਿਧਕ ਟੈਕਸ ਸਾਲ ਦੀ ਵਰਤੋਂ ਨਹੀਂ ਕਰ ਸਕਦੇ ਹਨ
- ਆਪਦਾ ਵਰ੍ਹੇ ਦੀ ਆਮਦਨ ਲਗਾਤਾਰ ਸਾਲਾਂ ਵਿੱਚ ਹੋਣੀ ਲਾਜ਼ਮੀ ਹੈ



ਉਦਾਹਰਨ: ਜੇਕਰ ਕੋਈ ਉਤਪਾਦਕ 2021 ਟੈਕਸ ਸਾਲ ਨੂੰ ਆਪਦਾ ਵਰ੍ਹੇ 2020 ਲਈ ਪ੍ਰਤੀਨਿਧਕ ਆਮਦਨ ਸਾਲ ਵਜੋਂ ਚੁਣਦਾ ਹੈ, ਤਾਂ ਉਨ੍ਹਾਂ ਨੂੰ ਆਪਦਾ ਵਰ੍ਹੇ 2021 ਲਈ ਲਾਜ਼ਮੀ ਤੌਰ 'ਤੇ ਟੈਕਸ ਸਾਲ 2022 ਦੀ ਚੋਣ ਕਰਨੀ ਚਾਹੀਦੀ ਹੈ।

ਕਿਉਂਕਿ ਉਤਪਾਦਕ ਨੇ 2021 ਲਈ ਆਪਣੀ IRS ਅਨੁਸੂਚੀ F ਨੂੰ ਅਸਲ 2020 ਆਪਦਾ ਵਰ੍ਹੇ ਦੀ ਆਮਦਨ ਲਈ ਪ੍ਰਤੀਨਿਧਕ ਟੈਕਸ ਸਾਲ ਵਜੋਂ ਵਰਤਿਆ ਹੈ, ਇਸ ਲਈ ਸਾਲ ਲਗਾਤਾਰ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਿਰਫ਼ ਇੱਕ ਆਪਦਾ ਵਰ੍ਹੇ ਨਾਲ ਜੋੜਿਆ ਜਾ ਸਕਦਾ ਹੈ। ਇਸ ਲਈ, ਉਸਨੂੰ 2022 ਨੂੰ 2021 ਦੇ ਆਪਦਾ ਵਰ੍ਹੇ ਦੀ ਆਮਦਨ ਲਈ ਪ੍ਰਤੀਨਿਧਕ ਟੈਕਸ ਸਾਲ ਵਜੋਂ ਵਰਤਣਾ ਲਾਜ਼ਮੀ ਹੈ।

ਘੱਟ ਸੇਵਾ ਪ੍ਰਾਪਤ ਕਰਨ ਵਾਲੇ ਉਤਪਾਦਕ

ਸ਼ੁਰੂਆਤੀ, ਸੀਮਤ ਸਰੋਤ, ਸਮਾਜਿਕ ਤੌਰ 'ਤੇ ਵਾਂਝੇ ਅਤੇ ਵੈਟਰਨ ਫਾਰਮਰ ਅਤੇ ਰੈਂਚਰ ਸਮੇਤ ਘੱਟ ਸੇਵਾ ਪ੍ਰਾਪਤ ਕਰਨ ਵਾਲੇ ਉਤਪਾਦਕ, ਇੱਕ ਪ੍ਰਤੀਸ਼ਟ ਦਰ 'ਤੇ ਉੱਚ ERP ਭੁਗਤਾਨ ਪ੍ਰਾਪਤ ਕਰਨਗੇ, ਜੋ ਬਾਅਦ ਵਿੱਚ ਨਿਰਧਾਰਤ ਕੀਤੀ ਜਾਵੇਗੀ।

ਉੱਚ ਭੁਗਤਾਨ ਪ੍ਰਤੀਸ਼ਟਤਾ ਵਾਸਤੇ ਯੋਗ ਹੋਣ ਲਈ, ਯੋਗ ਉਤਪਾਦਕਾਂ ਕੋਲ ਲਾਗੂ ਪ੍ਰੋਗਰਾਮ ਸਾਲ ਲਈ FSA ਕੋਲ ਫਾਈਲ 'ਤੇ CCC-860, ਸਮਾਜਿਕ ਤੌਰ 'ਤੇ ਵਾਂਝੇ, ਸੀਮਤ ਸਰੋਤ, ਸ਼ੁਰੂਆਤੀ ਅਤੇ ਵੈਟਰਨ ਫਾਰਮਰ ਜਾਂ ਰੈਂਚਰ ਸਰਟੀਫਿਕੇਸ਼ਨ, ਫਾਰਮ ਹੋਣਾ ਲਾਜ਼ਮੀ ਹੈ।

ਭੁਗਤਾਨ ਦੀ ਸੀਮਾ ਅਤੇ ਸਮਾਯੋਜਿਤ ਕੀਤੀ ਕੁੱਲ ਆਮਦਨ

ERP ਲਈ ਭੁਗਤਾਨ ਸੀਮਾ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਔਸਤ ਸਮਾਯੋਜਿਤ ਕੀਤੀ ਗਈ ਕੁੱਲ ਖੇਤੀ ਆਮਦਨ (ਖੇਤੀ, ਪਸ਼ੂ ਪਾਲਣ, ਜਾਂ ਜੰਗਲਾਤ ਨਾਲ ਸੰਬੰਧਿਤ ਗਤੀਵਿਧੀਆਂ ਤੋਂ ਆਮਦਨ) ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ। ਕੋਈ ਵਿਅਕਤੀ ਜਾਂ ਕਾਨੂੰਨੀ ਇਕਾਈ, ਇੱਕ ਸਾਂਝੇ ਉੱਦਮ ਜਾਂ ਆਮ ਭਾਈਵਾਲੀ ਤੋਂ ਇਲਾਵਾ, ਕਿਸੇ ਪ੍ਰੋਗਰਾਮ ਸਾਲ ਲਈ ERP (ਸੰਯੁਕਤ ਤੌਰ 'ਤੇ ਪੜਾਅ 1 ਅਤੇ ਪੜਾਅ 2 ਲਈ) ਅਧੀਨ ਵਿਸ਼ੇਸ਼ ਫਸਲਾਂ ਲਈ ਭੁਗਤਾਨਾਂ ਵਿੱਚ ਸਿੱਧੇ ਜਾਂ ਅਸਿੱਧੇ ਤੌਰ 'ਤੇ \$125,000 ਤੋਂ ਵੱਧ ਅਤੇ ਹੋਰ ਸਾਰੀਆਂ ਫਸਲਾਂ ਲਈ ਭੁਗਤਾਨ ਵਿੱਚ \$125,000 ਤੋਂ ਵੱਧ ਪ੍ਰਾਪਤ ਨਹੀਂ ਕਰ ਸਕਦਾ ਹੈ, ਜੇਕਰ ਸਭ ਤੋਂ ਹਾਲੀਆ ਪੂਰੇ ਟੈਕਸ ਸਾਲ ਤੋਂ ਪਹਿਲਾਂ ਦੇ ਤਿੰਨ ਟੈਕਸਯੋਗ ਸਾਲਾਂ ਦੌਰਾਨ ਉਨ੍ਹਾਂ ਦੀ ਔਸਤ ਸਮਾਯੋਜਿਤ ਕੀਤੀ ਕੁੱਲ (AGI) ਖੇਤੀ ਆਮਦਨ ਉਨ੍ਹਾਂ ਦੀ ਔਸਤ AGI ਦੇ 75 ਪ੍ਰਤੀਸ਼ਤ ਤੋਂ ਘੱਟ ਹੈ।

ਇੱਕ ਉਤਪਾਦਕ ਦੀ AGI ਸਥਾਪਤ ਕਰਨ ਲਈ ਸੰਬੰਧਿਤ ਟੈਕਸ ਸਾਲ ਅਤੇ ਖੇਤੀ, ਪਸ਼ੂ ਪਾਲਣ, ਜਾਂ ਜੰਗਲਾਤ ਸੰਬੰਧੀ ਗਤੀਵਿਧੀਆਂ ਤੋਂ ਪ੍ਰਾਪਤ ਪ੍ਰਤੀਸ਼ਟਤਾ ਇਹ ਹੈ:

- ਪ੍ਰੋਗਰਾਮ ਸਾਲ 2020 ਲਈ 2016, 2017, ਅਤੇ 2018;
- ਪ੍ਰੋਗਰਾਮ ਸਾਲ 2021 ਲਈ 2017, 2018, ਅਤੇ 2019; ਅਤੇ
- ਪ੍ਰੋਗਰਾਮ ਸਾਲ 2022 ਲਈ 2018, 2019, ਅਤੇ 2020

ਹਰੇਕ ਪ੍ਰੋਗਰਾਮ ਸਾਲ ਲਈ ਗੈਰ-ਵਿਸ਼ੇਸ਼ਤਾ/ਹੋਰ ਫਸਲਾਂ ਅਤੇ ਵਿਸ਼ੇਸ਼ਤਾ/ਉੱਚ ਮੁੱਲ ਵਾਲੀਆਂ ਫਸਲਾਂ ਲਈ ਸੁਤੰਤਰ ਭੁਗਤਾਨ ਸੀਮਾਵਾਂ ਬਰਕਰਾਰ ਰਹਿਣਗੀਆਂ, ਹਾਲਾਂਕਿ ERP ਪੜਾਅ 2 ਲਈ ਸਿਰਫ਼ ਦੋ ਪ੍ਰੋਗਰਾਮ ਸਾਲ, 2020 ਅਤੇ 2021 ਲਾਗੂ ਹੋਣਗੇ।

ਧਿਆਨ ਦਿਓ: ਇਹ ERP ਪੜਾਅ 1 ਤੋਂ ਇੱਕ ਤਬਦੀਲੀ ਹੈ। ਪੜਾਅ 1 ਵਿੱਚ ਹਰੇਕ ਫਸਲੀ ਸਾਲ 2020, 2021, ਅਤੇ 2022 ਲਈ ਵੱਖ-ਵੱਖ ਭੁਗਤਾਨ ਸੀਮਾਵਾਂ ਸਨ।

ERP ਪੜਾਅ 2 ਦੇ ਦੌਰਾਨ, ERP (ਪੜਾਅ 1 ਅਤੇ 2) ਦੇ ਅਧੀਨ ਪ੍ਰਾਪਤ ਹੋਏ ਭੁਗਤਾਨਾਂ ਨੂੰ ਪ੍ਰੋਗਰਾਮ ਸਾਲ ਦੁਆਰਾ ਹੇਠ ਲਿਖੇ ਅਨੁਸਾਰ ਲਾਗੂ ਕੀਤਾ ਜਾਵੇਗਾ:

ਪ੍ਰੋਗਰਾਮ ਸਾਲ 2020 = 2020 ERP ਪੜਾਅ 1, 2020 ERP ਪੜਾਅ 2, ਸੰਯੁਕਤ

ਪ੍ਰੋਗਰਾਮ ਸਾਲ 2021 = 2021 ERP ਪੜਾਅ 1, 2021 ERP ਪੜਾਅ 2, 2022 ਪੜਾਅ 1, ਸੰਯੁਕਤ

ਭੁਗਤਾਨ ਸੀਮਾ ਲਈ ਅਪਵਾਦ

ਜੇਕਰ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਐਸਤ AGI ਦਾ ਘੱਟੋ-ਘੱਟ 75% ਖੇਤੀ, ਪਸ਼ੂ ਪਾਲਣ, ਜਾਂ ਜੰਗਲਾਤ ਸੰਬੰਧੀ ਗਤੀਵਿਧੀਆਂ ਤੋਂ ਲਿਆ ਗਿਆ ਹੈ ਅਤੇ ਭਾਗੀਦਾਰ ਲੋੜੀਂਦੇ ਪ੍ਰਮਾਣੀਕਰਣ ਅਤੇ ਦਸਤਾਵੇਜ਼ ਪ੍ਰਦਾਨ ਕਰਦਾ ਹੈ, ਜਿਵੇਂ ਕਿ ਹੇਠਾਂ ਚਰਚਾ ਕੀਤੀ ਗਈ ਹੈ, ਵਿਅਕਤੀ ਜਾਂ ਕਾਨੂੰਨੀ ਇਕਾਈ, ਸਾਂਝੇ ਉੱਦਮ ਜਾਂ ਆਮ ਭਾਈਵਾਲੀ ਤੋਂ ਇਲਾਵਾ, ਸਿੱਧੇ ਜਾਂ ਅਸਿੱਧੇ ਤੌਰ 'ਤੇ, ਇਸ ਤੱਕ ਪ੍ਰਾਪਤ ਕਰਨ ਦੇ ਯੋਗ ਹੈ:

- ਉੱਚ ਮੁੱਲ/ਵਿਸ਼ੇਸ਼ਤਾ ਫਸਲਾਂ ਲਈ ਹਰੇਕ ਪ੍ਰੋਗਰਾਮ ਸਾਲ ਲਈ \$900,000; ਅਤੇ
- ਹੋਰ ਸਾਰੀਆਂ ਫਸਲਾਂ ਲਈ ਹਰੇਕ ਪ੍ਰੋਗਰਾਮ ਸਾਲ ਲਈ \$250,000

ਖੇਤ, ਰੈਂਚ ਜਾਂ ਜੰਗਲਾਤ ਸੰਚਾਲਨ ਕਰਨ ਲਈ ਵਰਤੇ ਜਾਣ ਵਾਲੇ ਸਾਜ਼ੋ-ਸਾਮਾਨ ਦੀ ਵਿਕਰੀ ਅਤੇ ਕਿਸਾਨਾਂ, ਰੈਂਚਰਾਂ, ਜੰਗਲਾਤਕਾਰਾਂ, ਅਤੇ ਖੇਤੀ ਸੰਚਾਲਨ ਲਈ ਉਤਪਾਦਨ ਇਨਪੁਟ ਅਤੇ ਸੇਵਾਵਾਂ ਦੀ ਵਿਵਸਥਾ ਨੂੰ ਐਸਤ ਸਮਾਯੋਜਿਤ ਕੀਤੀ ਕੁੱਲ ਖੇਤੀ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਜੇਕਰ ਐਸਤ ਸਮਾਯੋਜਿਤ ਕੀਤੀ ਕੁੱਲ ਖੇਤੀ ਆਮਦਨ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਐਸਤ AGI ਦੇ ਘੱਟੋ-ਘੱਟ 66.66 ਪ੍ਰਤੀਸ਼ਤ 'ਤੇ ਹੈ। ਕਾਨੂੰਨੀ ਇਕਾਈਆਂ ਲਈ ਫੈਡਰਲ ਇਨਕਮ ਟੈਕਸ ਰਿਟਰਨ ਭਰਨ ਦੀ ਲੋੜ ਨਹੀਂ ਹੈ, ਜਾਂ ਇੱਕ ਜਾਂ ਇੱਕ ਤੋਂ ਵੱਧ ਟੈਕਸ ਸਾਲਾਂ ਵਿੱਚ ਟੈਕਸਯੋਗ ਆਮਦਨੀ ਵਾਲੇ ਵਿਅਕਤੀਆਂ ਅਤੇ ਇਕਾਈਆਂ ਲਈ, ਨੁਕਸਾਨਾਂ ਸਮੇਤ, ਐਸਤ ਸਮਾਯੋਜਿਤ ਕੀਤੀ ਕੁੱਲ ਖੇਤੀ ਆਮਦਨ

ਹੋਵੇਗੀ, ਜਿਸ ਨੂੰ ਸਭ ਤੋਂ ਹਾਲੀਆ ਪੂਰੇ ਟੈਕਸਯੋਗ ਸਾਲ ਤੋਂ ਪਹਿਲਾਂ ਦੇ ਤਿੰਨ ਟੈਕਸਯੋਗ ਸਾਲਾਂ ਲਈ ਐਸਤ ਬਣਾਇਆ ਜਾਂਦਾ ਹੈ। ਇੱਕ ਨਵੀਂ ਕਾਨੂੰਨੀ ਇਕਾਈ ਸਿਰਫ਼ ਉਸ ਅਧਾਰ ਮਿਆਦ ਦੇ ਸਾਲਾਂ ਲਈ ਐਸਤਨ ਕੁੱਲ ਖੇਤੀ ਆਮਦਨ ਨੂੰ ਸਮਾਯੋਜਿਤ ਕਰੇਗੀ ਜਿਸ ਲਈ ਇਹ ਕਾਰੋਬਾਰ ਵਿੱਚ ਸੀ।

ਇੱਕ ਨਵੀਂ ਕਾਨੂੰਨੀ ਇਕਾਈ ਨੂੰ ਉਸ ਹੱਦ ਤੱਕ "ਨਵੀਂ" ਨਹੀਂ ਮੰਨਿਆ ਜਾਵੇਗਾ ਜਿਸ ਵਿੱਚ ਇਹ ਮੌਜੂਦਾ ਸੰਚਾਲਨ ਨੂੰ ਸੰਭਾਲਦੀ ਹੈ ਅਤੇ ਇਸ ਵਿੱਚ ਪਹਿਲਾਂ ਵਾਲੇ ਵਿਅਕਤੀ ਜਾਂ ਕਾਨੂੰਨੀ ਇਕਾਈ ਦੇ ਨਾਲ ਸਾਂਝੇ ਮਾਲਕੀ ਹਿੱਤ ਅਤੇ ਜ਼ਮੀਨ ਦੇ ਕੋਈ ਤੱਤ ਹਨ।

ਜੇਕਰ ਅਜਿਹੀ ਸਮਾਨਤਾ ਮੌਜੂਦ ਹੈ, ਤਾਂ ਆਧਾਰ ਮਿਆਦ ਲਈ ਪਿਛਲੇ ਵਿਅਕਤੀ ਜਾਂ ਕਾਨੂੰਨੀ ਇਕਾਈ ਦੀ ਆਮਦਨ ਨਵੀਂ ਕਾਨੂੰਨੀ ਇਕਾਈ ਦੇ ਨਾਲ ਐਸਤ ਕੀਤਾ ਜਾਵੇਗਾ।

ਸੰਯੁਕਤ ਟੈਕਸ ਰਿਟਰਨ ਦਾਇਰ ਕਰਨ ਵਾਲੇ ਵਿਅਕਤੀ ਲਈ, ਐਸਤ ਸਮਾਯੋਜਿਤ ਕੀਤੀ ਫਾਰਮ ਆਮਦਨ ਦੇ ਪ੍ਰਮਾਣੀਕਰਨ ਦੀ ਇਸ ਤਰ੍ਹਾਂ ਰਿਪੋਰਟ ਕੀਤੀ ਜਾਵੇਗੀ ਜਿਵੇਂ ਕਿ ਵਿਅਕਤੀ ਨੇ ਇੱਕ ਵੱਖਰੀ ਫੈਡਰਲ ਟੈਕਸ ਰਿਟਰਨ ਦਾਇਰ ਕੀਤੀ ਹੈ ਅਤੇ ਗਣਨਾ ਫਾਈਲ ਕੀਤੀ ਗਈ ਸਾਂਝੀ ਰਿਟਰਨ ਦਾ ਸਮਰਥਨ ਕਰਨ ਵਾਲੀ ਜਾਣਕਾਰੀ ਨਾਲ ਮੇਲ ਖਾਂਦੀ ਹੈ।

ਵਧੀ ਹੋਈ ਭੁਗਤਾਨ ਸੀਮਾ ਦੀ ਬੇਨਤੀ ਕਰਨ ਲਈ, ਭਾਗੀਦਾਰਾਂ ਨੂੰ ਭਾਗੀਦਾਰ ਦੇ ਪ੍ਰਮਾਣੀਕਰਣ ਦੇ ਨਾਲ ਪੂਰਾ ਫਾਰਮ FSA-510 ਦਾਇਰ ਕਰਨਾ ਲਾਜ਼ਮੀ ਹੈ ਕਿ ਉਨ੍ਹਾਂ ਦੀ ਐਸਤ ਸਮਾਯੋਜਿਤ ਕੀਤੀ ਕੁੱਲ ਖੇਤੀ ਆਮਦਨ ਉਨ੍ਹਾਂ ਦੀ ਐਸਤ AGI ਦਾ ਘੱਟੋ-ਘੱਟ 75% ਹੈ ਅਤੇ ਇੱਕ ਲਾਇਸੈਂਸਸ਼ੁਦਾ ਸਰਟੀਫਾਈਡ ਪਬਲਿਕ ਅਕਾਊਂਟੈਂਟ (CPA) ਜਾਂ ਅਟਾਰਨੀ ਤੋਂ ਇੱਕ ਪ੍ਰਮਾਣੀਕਰਣ ਕਿ ਭਾਗੀਦਾਰ ਲੋੜਾਂ ਨੂੰ ਪੂਰਾ ਕਰਦਾ ਹੈ। ਹੋਰ ਜਾਣਨ ਲਈ, ਭੁਗਤਾਨ ਯੋਗਤਾ ਅਤੇ ਭੁਗਤਾਨ ਸੀਮਾਵਾਂ ਦੀ ਵੈੱਬਸਾਈਟ 'ਤੇ ਜਾਓ।

ਭਵਿੱਖ ਦੇ ਬੀਮਾ ਕਵਰੇਜ ਦੀਆਂ ਲੋੜਾਂ

ਸਾਰੇ ਉਤਪਾਦਕ ਜੋ ERP ਭੁਗਤਾਨ ਪ੍ਰਾਪਤ ਕਰਦੇ ਹਨ, ਨੂੰ ਅਗਲੇ ਦੇ ਉਪਲਬਧ ਫਸਲੀ ਸਾਲਾਂ ਲਈ, ਜਿਵੇਂ ਕਿ ਸੈਕ੍ਰੇਟਰੀ ਦੁਆਰਾ ਨਿਰਧਾਰਿਤ ਕੀਤਾ ਗਿਆ ਹੈ, ਫਸਲ ਬੀਮਾ, ਜਾਂ ਜਿੱਥੇ ਫਸਲ ਬੀਮਾ ਉਪਲਬਧ ਨਹੀਂ ਹੈ ਉੱਥੇ NAP ਕਵਰੇਜ, ਖਰੀਦਣਾ ਲਾਜ਼ਮੀ ਹੈ। ਭਾਗੀਦਾਰਾਂ ਨੂੰ ਫਸਲ ਬੀਮਾ ਜਾਂ NAP ਲਾਜ਼ਮੀ ਪ੍ਰਾਪਤ ਕਰਨਾ ਚਾਹੀਦਾ ਹੈ, ਜਿਵੇਂ ਵੀ ਲਾਗੂ ਹੋ ਸਕਦਾ ਹੈ:

- ਬੀਮਾਯੋਗ ਫਸਲਾਂ ਲਈ 60% ਦੇ ਬਰਾਬਰ ਜਾਂ ਇਸ ਤੋਂ ਵੱਧ ਕਵਰੇਜ ਪੱਧਰ 'ਤੇ; ਜਾਂ
- NAP ਫਸਲਾਂ ਲਈ ਵਿਨਾਸ਼ਕਾਰੀ ਪੱਧਰ ਜਾਂ ਵੱਧ 'ਤੇ

ਕਵਰੇਜ ਦੀਆਂ ਲੋੜਾਂ ਉਤਪਾਦਕ ਨੂੰ ERP ਭੁਗਤਾਨ ਪ੍ਰਾਪਤ ਕਰਨ ਦੀ ਤਾਰੀਖ ਤੋਂ ਨਿਰਧਾਰਤ ਕੀਤੀਆਂ ਜਾਣਗੀਆਂ ਅਤੇ ਉਤਪਾਦਕ ਦੀਆਂ ਖਾਸ ਫਸਲਾਂ ਲਈ ਫਸਲ ਬੀਮੇ ਜਾਂ NAP ਦੇ ਸਮੇਂ ਅਤੇ ਉਪਲਬਧਤਾ ਦੇ ਅਧਾਰ 'ਤੇ ਵੱਖ-ਵੱਖ ਹੋ ਸਕਦੀਆਂ ਹਨ। ਇਸ ਲੋੜ ਲਈ ਕਵਰੇਜ ਦੇ ਦੂਜੇ ਸਾਲ ਨੂੰ ਪੂਰਾ ਕਰਨ ਲਈ ਫਸਲ ਬੀਮਾ ਜਾਂ NAP ਕਵਰੇਜ ਖਰੀਦਣ ਲਈ ਅੰਤਿਮ ਫਸਲੀ ਸਾਲ 2026 ਫਸਲੀ ਸਾਲ ਹੈ।

ਉਨ੍ਹਾਂ ਫਸਲਾਂ ਲਈ ਜਿੱਥੇ ਕੋਈ ਬੀਮਾ ਪਾਲਿਸੀ ਉਪਲਬਧ ਨਹੀਂ ਹੈ, ਅਤੇ ERP ਪ੍ਰਾਪਤਕਰਤਾ NAP ਭੁਗਤਾਨਾਂ ਲਈ ਅਯੋਗ ਹਨ, ਐਸਤ ਸਮਾਯੋਜਿਤ ਕੁੱਲ ਆਮਦਨ (AGI) ਸੀਮਾਵਾਂ ਨੂੰ ਪਾਰ ਕਰਨ ਦੇ ਕਾਰਨ, ਉਨ੍ਹਾਂ ਲਈ ਇਸ ਲੋੜ ਨੂੰ ਪੂਰਾ ਕਰਨਾ ਲਾਜ਼ਮੀ ਹੈ:

- NAP ਭੁਗਤਾਨ ਲਈ ਅਯੋਗਤਾ ਦੀ ਪਰਵਾਹ ਕੀਤੇ ਬਿਨਾਂ, NAP ਕਵਰੇਜ ਪ੍ਰਾਪਤ ਕਰਨਾ ਅਤੇ ਉਪਰੋਕਤ ਲੋੜ ਅਨੁਸਾਰ ਲਾਗੂ NAP ਸੇਵਾ ਫੀਸ ਦਾ ਭੁਗਤਾਨ ਕਰਨਾ, ਜਾਂ
- ਹੋਲ-ਫਾਰਮ ਰੈਵੇਨਿਊ ਪ੍ਰੋਟੈਕਸ਼ਨ (WFRP) ਫਸਲ ਬੀਮਾ ਕਵਰੇਜ ਖਰੀਦਣਾ, ਜੇਕਰ ਯੋਗ ਹੋ

ਜੇਕਰ ਫਸਲ NAP ਲਈ ਯੋਗ ਨਹੀਂ ਹੈ, ਤਾਂ ਉਤਪਾਦਕਾਂ ਨੂੰ ਘੱਟੋ-ਘੱਟ 60% ਦੇ ਕਵਰੇਜ ਪੱਧਰ 'ਤੇ ਹੋਲ ਫਾਰਮ ਰੈਵੇਨਿਊ ਪ੍ਰੋਟੈਕਸ਼ਨ (WFRP) ਫਸਲ ਬੀਮਾ ਖਰੀਦਣ ਦੀ ਲੋੜ ਹੁੰਦੀ ਹੈ।

ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਦਾ ਤਰੀਕਾ

ਸਾਰਣੀ 1 ਇਹਨਾਂ ਲਈ ਮਾਰਗਦਰਸ਼ਨ ਪ੍ਰਦਾਨ ਕਰਦੀ ਹੈ:

- ਮਨਜ਼ੂਰਸ਼ੁਦਾ ਕੁੱਲ ਆਮਦਨ ਸਰੋਤ ਦਾ ਪਤਾ ਲਗਾਉਣਾ
- ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਦੇ ਸਮੇਂ ਕੀ ਸ਼ਾਮਲ/ਬਾਹਰ ਕਰਨਾ ਹੈ

ਪ੍ਰੋਗਰਾਮ		ERP ਪੜਾਅ 2	
ਸਰੋਤ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	
ਅਨੁਸੂਚੀ F ਲਾਈਨ 1C "ਖਰੀਦੇ ਗਏ ਪਸ਼ੂਆਂ ਅਤੇ ਹੋਰ ਮੁੜ-ਵੇਚਣ ਵਾਲੀਆਂ ਵਸਤੂਆਂ ਦੀ ਵਿਕਰੀ," ਜਾਂ ਜਾਣਕਾਰੀ ਜੋ ਅਨੁਸੂਚਿਤ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਮੁੜ-ਵੇਚਣ ਲਈ ਖਰੀਦੀਆਂ ਗਈਆਂ ਯੋਗ ਫਸਲਾਂ ਦੀ ਵਿਕਰੀ ਜਿਸ ਵਿੱਚ ਸਮੇਂ ਦੇ ਕਾਰਨ ਵਿਸ਼ੇਸ਼ਤਾ ਵਿੱਚ ਤਬਦੀਲੀ ਆਈ ਸੀ, ਜਿਵੇਂ ਕਿ: ਇੱਕ ਪੈਦਾ ਜੋ 2 ਇੰਚ ਦੇ ਆਕਾਰ ਵਿੱਚ ਖਰੀਦਿਆ ਗਿਆ ਅਤੇ 4 ਮਹੀਨਿਆਂ ਬਾਅਦ 18-ਇੰਚ ਦੇ ਪੈਦੇ ਵਜੋਂ ਵੇਚਿਆ ਗਿਆ	ਪਸ਼ੂਆਂ ਦੀ ਵਿਕਰੀ	
ਅਨੁਸੂਚੀ F ਲਾਈਨ 2 ਪਸ਼ੂਆਂ, ਉਪਜ, ਅਨਾਜ, ਅਤੇ ਤੁਹਾਡੇ ਦੁਆਰਾ ਉਗਾਏ ਗਏ ਹੋਰ ਉਤਪਾਦਾਂ ਦੀ ਵਿਕਰੀ ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਬਿਨੈਕਾਰ ਦੁਆਰਾ ਅਮਰੀਕਾ ਅਤੇ ਇਸਦੇ ਪ੍ਰਦੇਸ਼ਾਂ ਵਿੱਚ ਉਗਾਈਆਂ ਅਤੇ ਵੇਚੀਆਂ ਗਈਆਂ ਯੋਗ ਫਸਲਾਂ ਦੀ ਵਿਕਰੀ ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੁਆਰਾ ਮੁੱਲ ਜੋੜਨ ਦੇ ਨਤੀਜੇ ਵਜੋਂ, ਬਿਨੈਕਾਰ ਦੁਆਰਾ ਉਗਾਈਆਂ ਗਈਆਂ ਯੋਗ ਫਸਲਾਂ ਦੀ ਵਿਕਰੀ ਜਿਨ੍ਹਾਂ ਦੀ IRS ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੀਆਂ ਉਦਾਹਰਨਾਂ ਵਿੱਚ ਸ਼ਾਮਲ ਹਨ: - ਸਟ੍ਰਾਬੇਰੀਆਂ ਦਾ ਜੈਮ - ਉਗਾਈਆਂ ਜਾਣ ਵਾਲੀਆਂ ਜਲ-ਪ੍ਰਜਾਤੀਆਂ ਦੀ ਵਿਕਰੀ: - ਮਨੁੱਖਾਂ ਜਾਂ ਪਸ਼ੂਆਂ ਦੀ ਖਪਤ ਲਈ ਭੋਜਨ ਵਜੋਂ, - ਉਦਯੋਗਿਕ ਜਾਂ ਬਾਇਓਮਾਸ ਵਰਤੋਂ ਲਈ - ਜਿਵੇਂ ਕਿ ਉਨ੍ਹਾਂ ਮੱਛੀਆਂ ਲਈ ਫੀਡ ਵਜੋਂ ਉਗਾਈਆਂ ਗਈਆਂ ਹਨ ਜੋ ਮਨੁੱਖਾਂ ਦੁਆਰਾ ਖਪਤ ਕੀਤੀਆਂ ਜਾਂਦੀਆਂ ਹਨ - ਜਿਵੇਂ ਕਿ ਸਜਾਵਟੀ ਮੱਛੀ ਜਿਨ੍ਹਾਂ ਨੂੰ ਇੱਕ ਜਲ-ਮਾਧਿਅਮ ਵਿੱਚ ਵਧਾਇਆ ਅਤੇ ਪਾਲਿਆ ਜਾਂਦਾ ਹੈ	ਜਾਨਵਰਾਂ ਅਤੇ ਉਨ੍ਹਾਂ ਦੇ ਉਪ-ਉਤਪਾਦਾਂ ਦੀ ਵਿਕਰੀ: - ਮਾਲਕ, ਪਟੇਦਾਰ, ਜਾਂ ਇਕਰਾਰਨਾਮਾ ਉਤਪਾਦਕ ਦੁਆਰਾ ਖਪਤ ਲਈ ਜਾਨਵਰ - ਘੋੜੇ - ਦੁੱਧ - ਖੱਲ ਸਮੇਤ ਮਿੱਕ - ਪ੍ਰਦਰਸ਼ਨ, ਖੇਡਾਂ, ਜਾਂ ਮਨੋਰੰਜਨ ਦੇ ਉਦੇਸ਼ਾਂ ਲਈ ਜਾਨਵਰਾਂ ਤੋਂ ਆਮਦਨ - ਜੰਗਲੀ ਖੁੱਲ੍ਹੇ-ਘੁੰਮਣ ਵਾਲੇ ਜਾਨਵਰ - ਪਾਲੇ ਗਏ ਪ੍ਰਜਨਨ ਪਸ਼ੂਆਂ ਤੋਂ ਆਮਦਨ (ਸਫ਼ਿਊਲ 4797 ਭਾਗ 1, ਕਾਲਮ (d) ਜਾਂ (g) ਜਾਂ ਹੋਰ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ ਜੋ ਅਨੁਸੂਚੀ C 'ਤੇ ਰਿਪੋਰਟ ਕੀਤੀ ਜਾਂਦੀ ਹੈ ਤਾਂ ਉਤਪਾਦਨ ਤੋਂ ਬਾਅਦ ਦੀਆਂ ਗਤੀਵਿਧੀਆਂ ਦੁਆਰਾ ਮੁੱਲ ਜੋੜਨ ਦੇ ਨਤੀਜੇ ਵਜੋਂ ਖੇਤੀਬਾੜੀ ਵਸਤੂਆਂ ਦੀ ਵਿਕਰੀ ਵਸਤੂਆਂ ਜੋ ਅਮਰੀਕਾ ਅਤੇ ਇਸਦੇ ਪ੍ਰਦੇਸ਼ਾਂ ਵਿੱਚ ਨਹੀਂ ਉਗਾਈਆਂ ਜਾਂਦੀਆਂ।	
ਅਨੁਸੂਚੀ F ਲਾਈਨ 3A "ਸਹਿਕਾਰੀ ਵੰਡ," ਫਾਰਮ 1099-PATR, ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਸਹਿਕਾਰੀ ਵੰਡਾਂ ਦੀ ਟੈਕਸ ਯੋਗ ਰਕਮ ਸਿੱਧੇ ਤੌਰ 'ਤੇ ਬਿਨੈਕਾਰ ਦੁਆਰਾ ਪੈਦਾ ਕੀਤੀਆਂ ਯੋਗ ਫਸਲਾਂ ਦੀ ਵਿਕਰੀ ਨਾਲ ਸੰਬੰਧਿਤ ਹੈ ਜਿਵੇਂ ਕਿ: ਕੁੱਲ ਅਨਾਜ ਦੀ ਵਿਕਰੀ ਲਈ ਸਰਪ੍ਰਸਤਾਂ ਨੂੰ ਅਦਾ ਕੀਤੀ ਗਈ ਪ੍ਰਤੀ-ਯੂਨਿਟ ਵੰਡ	ਉਹ ਵੰਡ ਜੋ ਸਿੱਧੇ ਤੌਰ 'ਤੇ ਯੋਗ ਫਸਲਾਂ ਦੀ ਵਿਕਰੀ ਨਾਲ ਸੰਬੰਧਿਤ ਨਹੀਂ ਹਨ ਜੋ ਬਿਨੈਕਾਰ ਦੁਆਰਾ ਪੈਦਾ ਨਹੀਂ ਕੀਤੀਆਂ ਜਾਂਦੀਆਂ ਹਨ	
ਅਨੁਸੂਚੀ F ਲਾਈਨ 4A "ਖੇਤੀਬਾੜੀ ਪ੍ਰੋਗਰਾਮ ਭੁਗਤਾਨ", 1099-G, ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਐਗਰੀਕਲਚਰ ਰਿਸਕ ਕਵਰੇਜ (ARC) ਅਤੇ ਪ੍ਰਾਈਸ ਲੋਸ ਕਵਰੇਜ (PLC) ਪ੍ਰੋਗਰਾਮ - ਬਾਇਓਮਾਸ ਕ੍ਰੈਪ ਅਸਿਸਟੈਂਸ ਪ੍ਰੋਗਰਾਮ (BCAP) - ਲੇਨ ਡੇਵੀਲਪਮੈਂਟ ਪ੍ਰੋਗਰਾਮ (LDP) ਪ੍ਰੋਗਰਾਮ - ਮਾਰਕੀਟ ਲੇਨ ਗੇਨ (MLG)—ਅਸਲ ਰਕਮ ਤੋਂ ਘੱਟ ਕਮੇਡਿਟੀ ਕ੍ਰੈਡਿਟ ਕਾਰਪੋਰੇਸ਼ਨ (CCC) ਲੇਨ ਦੀ ਵਾਪਸੀ ਅਦਾਇਗੀ - ਮਾਰਕੀਟ ਫੈਸੀਲਿਟੇਸ਼ਨ ਪ੍ਰੋਗਰਾਮ (MFP) - ਸੀਫੂਡ ਟ੍ਰੇਡ ਰੀਲੀਫ ਪ੍ਰੋਗਰਾਮ (STRP) - ਸਿਰਫ਼ ਆਪਦਾ ਵਾਲੇ ਸਾਲ ਲਈ—ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 1 ਭੁਗਤਾਨ ਜੋ ਕਿਸੇ ਹੋਰ ਵਿਅਕਤੀ ਜਾਂ ਇਕਾਈ ਨੂੰ ਯੋਗ ਫਸਲ ਦੇ ਬਿਨੈਕਾਰ ਦੇ ਹਿੱਸੇ ਲਈ ਜਾਰੀ ਕੀਤੇ ਗਏ ਹਨ, ਉਸ ਟੈਕਸ ਸਾਲ ਦੀ ਪਰਵਾਹ ਕੀਤੇ ਬਿਨਾਂ ਜਿਸ ਵਿੱਚ ਭੁਗਤਾਨ ਦੀ ਸੂਚਨਾ IRS ਨੂੰ ਦਿੱਤੀ ਜਾਵੇਗੀ	ਮਹਾਂਮਾਰੀ ਸਹਾਇਤਾ ਭੁਗਤਾਨਾਂ ਵਿੱਚ ਸ਼ਾਮਲ ਹਨ, ਪਰ ਇਹਨਾਂ ਤੱਕ ਸੀਮਿਤ ਨਹੀਂ: - ਕੋਰੋਨਾਵਾਇਰਸ ਫੂਡਸ ਅਸਿਸਟੈਂਸ ਪ੍ਰੋਗਰਾਮ 1 (CFAP 1) - CFAP 2 - ਲਾਗਤ-ਸਾਂਝਾਕਰਨ ਸਹਾਇਤਾ - ਇਮਾਰਤਾਂ ਦਾ ਨੁਕਸਾਨ - ਪਸ਼ੂਆਂ ਦਾ ਹਿੱਸਾ - ਮਹਾਂਮਾਰੀ ਲਾਈਵਸਟੋਕ ਇਨਡੇਮਨਿਟੀ ਪ੍ਰੋਗਰਾਮ (PLIP) - ਸਪਾਟ ਮਾਰਕੀਟ ਰੋਗ ਪੈਨਡੇਮਿਕ ਪ੍ਰੋਗਰਾਮ (SMHPP) ਹੋਰ ਪ੍ਰੋਗਰਾਮ: - ਕੰਜਰਵੇਸ਼ਨ ਪ੍ਰੋਗਰਾਮ ਭੁਗਤਾਨ - ਡੋਅਰੀ ਮਾਰਜਿਨ ਕਵਰੇਜ (DMC) ਪ੍ਰੋਗਰਾਮ - ਮਾਰਕੀਟਿੰਗ ਅਸਿਸਟੈਂਟ ਲੇਨ (MAL)	
ਅਨੁਸੂਚੀ F ਲਾਈਨ 5A - 5C "ਚੋਣ ਦੇ ਅਧੀਨ ਰਿਪੋਰਟ ਕੀਤੇ ਕਮੇਡਿਟੀ ਕ੍ਰੈਡਿਟ ਕਾਰਪੋਰੇਸ਼ਨ (CCC) ਲੇਨ," ਫਾਰਮ 1099-A, ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਚੋਣ ਦੇ ਅਧੀਨ ਰਿਪੋਰਟ ਕੀਤੇ CCC ਕਰਜ਼ੇ ਜੇਕਰ ਉਨ੍ਹਾਂ ਨੂੰ ਆਮਦਨ ਵਜੋਂ ਮੰਨਿਆ ਜਾਂਦਾ ਹੈ ਅਤੇ IRS ਨੂੰ ਰਿਪੋਰਟ ਕੀਤਾ ਜਾਂਦਾ ਹੈ ਜਦੋਂ ਉਤਪਾਦਨ ਦਾ ਸਾਰਾ ਜਾਂ ਹਿੱਸਾ ਕਰਜ਼ੇ ਨੂੰ ਸੁਰੱਖਿਅਤ ਕਰਨ ਲਈ ਜਮਾਨਤ ਵਜੋਂ ਵਰਤਿਆ ਜਾਂਦਾ ਹੈ - ਜ਼ਬਤ ਕੀਤੇ CCC ਕਰਜ਼ੇ		

ਪ੍ਰੋਗਰਾਮ		ERP ਪੜਾਅ 2	
ਸਰੋਤ	ਮਨਜ਼ੂਰਸ਼ੁਦਾ ਆਮਦਨ	ਕੁੱਲ ਆਮਦਨ ਨੂੰ ਬਾਹਰ ਰੱਖੋ	
ਅਨੁਸੂਚੀ F ਲਾਈਨ 6 "ਫਸਲ ਬੀਮੇ ਦੀ ਕਮਾਈ ਅਤੇ ਸੰਘੀ ਫਸਲ ਆਪਦਾ ਭੁਗਤਾਨ" ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	- ਫਸਲ ਬੀਮਾ ਕਮਾਈਆਂ ਜਿਨ੍ਹਾਂ ਵਿੱਚੋਂ ਪ੍ਰਸ਼ਾਸਨਿਕ ਫੀਸਾਂ ਅਤੇ ਪ੍ਰੀਮੀਅਮਾਂ ਨੂੰ ਘਟਾਇਆ ਜਾਂਦਾ ਹੈ - ਗੈਰ-ਬੀਮਤਮਾ ਫਸਲ ਆਪਦਾ ਸਹਾਇਤਾ ਪ੍ਰੋਗਰਾਮ (Noninsured Crop Disaster Assistance Program - NAP) ਭੁਗਤਾਨ ਜਿਨ੍ਹਾਂ ਵਿੱਚੋਂ ਪ੍ਰਸ਼ਾਸਨਿਕ ਫੀਸਾਂ ਅਤੇ ਪ੍ਰੀਮੀਅਮਾਂ ਨੂੰ ਘਟਾਇਆ ਜਾਂਦਾ ਹੈ। 2017 ਜੰਗਲੀ ਅੱਗ ਅਤੇ ਤੂਫਾਨ ਮੁਆਵਜ਼ਾ ਪ੍ਰੋਗਰਾਮ (Wildfire and Hurricanes Indemnity Program - WHIP) ਭੁਗਤਾਨ- ਬੈਚਮਾਰਕ ਸਾਲ ਦੀ ਆਮਦਨ (2018, 2019) ਨੂੰ ਪ੍ਰਭਾਵਿਤ ਕਰਦਾ ਹੈ - ਆਨ-ਫਾਰਮ ਸਟੋਰੇਜ ਲੋਸ ਪ੍ਰੋਗਰਾਮ (On-Farm Storage Loss Program - OFSLP) - ਪਸ਼ੂਧਨ, ਮਧੂ-ਮੱਖੀਆਂ, ਅਤੇ ਫਾਰਮ ਵਿੱਚ ਪਾਲੀ ਮੱਛੀ ਪ੍ਰੋਗਰਾਮ ਲਈ ਐਮਰਜੈਂਸੀ ਸਹਾਇਤਾ (Emergency Assistance for Livestock, Honeybees, and Farm-Raised Fish Program - ELAP)—ਜਲ-ਪਾਲਣ ਲਈ ਵਿਸ਼ੇਸ਼ ਭੁਗਤਾਨ - ਯੋਗ ਫਸਲਾਂ ਦੇ ਨੁਕਸਾਨ ਲਈ FSA ਨਾਲ ਗ੍ਰਾਂਟ ਸਮਝੌਤਿਆਂ ਰਾਹੀਂ ਭੁਗਤਾਨ - ਡਿਪਾਰਟਮੈਂਟ ਐਂਡ ਕਾਮਰਸ, ਨੈਸ਼ਨਲ ਓਸ਼ੀਐਨਿਕ ਐਂਡ ਅਟਮੋਸਫੈਰਿਕ ਐਡਮਿਨਿਸਟ੍ਰੇਸ਼ਨ (National Oceanic and Atmospheric Administration - NOAA), ਅਤੇ ਯੋਗ ਫਸਲਾਂ ਦੇ ਸਿੱਧੇ ਨੁਕਸਾਨ ਜਾਂ ਯੋਗ ਫਸਲਾਂ ਦੀ ਆਮਦਨ ਦੇ ਨੁਕਸਾਨ ਲਈ ਰਾਜ ਪ੍ਰੋਗਰਾਮ ਫੰਡਾਂ ਤੋਂ ਗ੍ਰਾਂਟਾਂ	- ELAP—ਪਸ਼ੂਆਂ ਅਤੇ ਮਧੂ-ਮੱਖੀਆਂ ਨਾਲ ਸੰਬੰਧਿਤ ਭੁਗਤਾਨ - ਐਮਰਜੈਂਸੀ ਲਾਈਵਸਟੋਕ ਰਿਲੀਫ ਪ੍ਰੋਗਰਾਮ (ELRP) - ਐਮਰਜੈਂਸੀ ਰਿਲੀਫ ਪ੍ਰੋਗਰਾਮ (ERP) ਪੜਾਅ 1 ਭੁਗਤਾਨ - ਪਸ਼ੂ-ਧਨ ਚਾਰਾ ਆਪਦਾ ਪ੍ਰੋਗਰਾਮ (LFP) - ਪਸ਼ੂ-ਧਨ ਮੁਆਵਜ਼ਾ ਪ੍ਰੋਗਰਾਮ (LIP) - ਦੁੱਧ ਦਾ ਨੁਕਸਾਨ ਪ੍ਰੋਗਰਾਮ - ਕੁਆਲਿਟੀ ਲੈਂਡ ਸਮਾਯੋਜਨ (QLA) ਪ੍ਰੋਗਰਾਮ - ਰੁੱਖ ਸਹਾਇਤਾ ਪ੍ਰੋਗਰਾਮ (TAP) - ਜੰਗਲੀ ਅੱਗ ਅਤੇ ਤੂਫਾਨ ਮੁਆਵਜ਼ਾ ਪ੍ਰੋਗਰਾਮ (WHIP/WHIP+)	
ਅਨੁਸੂਚੀ F ਲਾਈਨ 7 "ਕਸਟਮ ਕਿਰਾਏ ਦੀ (ਮਸ਼ੀਨ ਦਾ ਕੰਮ) ਆਮਦਨ," ਜਾਂ ਉਹ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ		ਕਸਟਮ ਕਿਰਾਏ ਦੀ ਆਮਦਨ	
ਅਨੁਸੂਚੀ F ਲਾਈਨ 8 "ਸੰਘੀ ਅਤੇ ਰਾਜ ਗ੍ਰੇਸ਼ੇਲੀਨ ਜਾਂ ਈਥਨ ਟੈਕਸ ਕ੍ਰੈਡਿਟ ਜਾਂ ਰਿਫੰਡ ਸਮੇਤ ਹੋਰ ਆਮਦਨ," ਜਾਂ ਜਾਣਕਾਰੀ ਜੋ ਅਨੁਸੂਚੀ F 'ਤੇ ਰਿਪੋਰਟ ਕੀਤੀ ਜਾ ਸਕਦੀ ਹੈ	ਯੋਗ ਫਸਲਾਂ ਦੇ ਉਤਪਾਦਨ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਹੋਰ ਆਮਦਨ ਜਿਸ ਦੀ IRS ਨੂੰ ਬਿਨੈਕਾਰ ਨੂੰ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ ਜਿਵੇਂ ਕਿ ਪਰ ਇਹਨਾਂ ਤੱਕ ਹੀ ਸੀਮਿਤ ਨਹੀਂ: ਰਾਜ ਜਾਂ ਸਥਾਨਕ ਸਰਕਾਰਾਂ ਤੋਂ ਪ੍ਰਾਪਤ ਕਮੇਡਿਟੀ ਨਾਲ ਸੰਬੰਧਿਤ ਆਮਦਨ	- ਸੰਘੀ ਅਤੇ ਰਾਜ ਗ੍ਰੇਸ਼/ਈਥਨ ਟੈਕਸ ਕ੍ਰੈਡਿਟ - ਬਾਈਪਾਸ ਕੀਤੇ (ਵਾਈ ਨਾ ਕੀਤੇ) ਏਕੜ ਤੋਂ ਆਮਦਨ - ਪਾਸ-ਬੁਰੁ ਇਕਾਈ ਜਿਵੇਂ ਕਿ ਐਸ ਕਾਰਪੋਰੇਸ਼ਨ ਜਾਂ ਸੀਮਿਤ ਦੇਣਦਾਰੀ ਕੰਪਨੀ (LLC) ਤੋਂ ਆਮਦਨ - ਸਰਟੀਫਿਕੇਟ ਐਕਸਚੇਂਜ - ਹੈਜਿੰਗ ਜਾਂ ਸਪੈਕੁਲੇਸ਼ਨ ਤੋਂ ਸ਼ੁੱਧ ਲਾਭ - ਮਜ਼ਦੂਰੀਆਂ, ਤਨਖਾਹਾਂ ਅਤੇ ਟਿਪਸ - ਨਕਦ ਕਿਰਾਇਆ - ਸਾਜੇ-ਸਾਮਾਨ ਜਾਂ ਸਪਲਾਈਆਂ ਦਾ ਕਿਰਾਇਆ - ਇਕਰਾਰਨਾਮਾ ਉਤਪਾਦਕ ਵਜੋਂ ਕੀਤੀ ਗਈ ਕਮਾਈ	

ਧਿਆਨ ਦਿਓ: ਕਿਸੇ ਬਿਨੈਕਾਰ ਨੂੰ ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਲਈ ਇੱਕ ਅਨੁਸੂਚੀ F ਦਾਇਰ ਕਰਨ ਦੀ ਲੋੜ ਨਹੀਂ ਹੈ। ਜੇ ਕਿਸੇ ਬਿਨੈਕਾਰ ਨੇ ਅਨੁਸੂਚੀ F ਦਾਇਰ ਨਹੀਂ ਕੀਤੀ ਹੈ, ਤਾਂ ਬਿਨੈਕਾਰ ਮਨਜ਼ੂਰਸ਼ੁਦਾ ਕੁੱਲ ਆਮਦਨ ਨਿਰਧਾਰਤ ਕਰਨ ਲਈ ਦਾਇਰ ਕੀਤੇ ਲਾਗੂ ਸੰਘੀ ਟੈਕਸ ਫਾਰਮ ਦੀ ਉਸੇ ਤਰ੍ਹਾਂ ਹੀ ਵਰਤੋਂ ਕਰੇਗਾ ਜਿਵੇਂ ਅਨੁਸੂਚੀ F ਨੂੰ ਦਾਇਰ ਕੀਤਾ ਗਿਆ ਹੁੰਦਾ।

ਹੋਰ ਜਾਣਕਾਰੀ ਲਈ

ਵਾਧੂ USDA ਆਪਦਾ ਸਹਾਇਤਾ ਜਾਣਕਾਰੀ farmers.gov 'ਤੇ, **ਆਪਦਾ ਸਹਾਇਤਾ ਡਿਸਕਵਰੀ ਟੂਲ**, **ਆਪਦਾ-ਇੱਕ-ਨਜ਼ਰ-ਵਿੱਚ ਤੱਥ ਸ਼ੀਟ**, ਅਤੇ **ਫਾਰਮ ਲੇਨ ਡਿਸਕਵਰੀ ਟੂਲ** 'ਤੇ ਲੱਭੀ ਜਾ ਸਕਦੀ ਹੈ।

FSA ਅਤੇ ਕੁਦਰਤੀ ਸਰੋਤ ਸੰਭਾਲ ਸੇਵਾ ਪ੍ਰੋਗਰਾਮਾਂ ਲਈ, ਉਤਪਾਦਕਾਂ ਨੂੰ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਫਸਲ ਬੀਮੇ ਦੇ ਦਾਅਵੇ ਵਿੱਚ ਸਹਾਇਤਾ ਲਈ, ਉਤਪਾਦਕਾਂ ਅਤੇ ਜ਼ਮੀਨ ਮਾਲਕਾਂ ਨੂੰ ਆਪਣੇ ਫਸਲ ਬੀਮਾ ਏਜੰਟ ਨਾਲ ਸੰਪਰਕ ਕਰਨਾ ਚਾਹੀਦਾ ਹੈ।